Head Office: 'Lokmangal', 1501, Shivajinagar, Pune-05

AX1/ STRATEGY/RFP-01/2022-23

25/07/2022

Request for Proposal (RFP) EMPANELMENT OF MARKET RESEARCH (SURVEY) AGENCIES. The details would be available from **25<sup>th</sup> July 2022** on Bank's website https://www.bankofmaharashtra.in in the Tenders Section.

Bank reserves the right to cancel or reschedule the RFP process without assigning any reason. Assistant General Manager, Strategy Department

#### **LADAM STEELS LIMITED**

Regd Office: Ladam House, C-33, Opp. ITI, Wagle Industrial Estate, Thane (W) – 400 604. Tel No. 022 71191000 Email ID: compliances@ladam.in CIN NO.: U27100MH1983PLC030119 INFORMATION REGARDING THE ANNUAL GENERAL MEETING TO BE HELD THROUGH VIDEO CONFERENCING (VC)/ OTHER AUDIO-VISUAL MEANS (OAVM)

NOTICE is hereby given that pursuant to the applicable provisions of the Companies Act, 2013, Rules made thereunder and General Circular No. 20/2020 dated 5th May 2020 read with General Circular No. 14/2020 dated 8th April 2020, General Circular No. 17/2020 dated 13th April 2020 and General Circular no. 02/2021 dated 13th January, 2021 issued by Ministry of Corporate Affairs the Annual General Meeting ('AGM') of the members of Ladam Steels Limited will be held on Friday, 26th August, 2022 at 04.30 P.M through video conferencing facility without any physical presence of members. The process of participation in the AGM will be provided in the Notice of the AGM.

The AGM Notice will be available on the CDSL website www.evotingindia.com. No hard copies of the notice will be made available to the Members

#### Manner to register/update email addresses:

Members who have not registered their e-mail address with the Company or their Depository Participant are requested to register their e-mail address in the following manner:

#### For Physical Shareholders:

Send Scanned copy of the following documents by email to: support@purvashare.com keeping cc to: compliances@ladam.in

- a. A signed request letter mentioning your name, folio number and complete address
- b. Self-attested scanned copy of the PAN Card, and
- c. Self-attested scanned copy of any document (such as Aadhaar card, Driving Licence, Election Identity card, Passport) in support of the address of the Members as registered with the Company.

#### For Electronic Shareholders

The shareholders holding shares in electronic mode are also requested to register/ update their email address, Permanent Account Number (PAN) and Bank Account details with the Depository Participant where their respective dematerialised accounts are maintained.

The remote e-voting as well as e-voting at the AGM on the proposals contained in the Notice of the AGM will be conducted on the e-voting system to be provided by the Company. The details of the e-voting system and process of e-voting will be specified in the Notice of the AGM. The members who are holding shares in physical form or who have not registered their email ID, can access the details of e-voting system and vote on the e-voting system as per the procedure which will be mentioned in the AGM Notice.

For and on behalf of Ladam Steels Limited Date: July 25, 2022 Sumesh Aggarwal Place: Thane Director DIN: 00325063



CIN - L65110MH1985PLC038137

Registered Office: 27BKC, C 27, G Block, Bandra Kurla Complex, Bandra (E), Mumbai - 400 051

Tel: +91-22-61660001. Fax: +91-22-6713 2403 Website: www.kotak.com, E-mail: KotakBank.Secretarial@kotak.com

# THIRTY-SEVENTH ANNUAL GENERAL MEETING AND RECORD DATE

NOTICE is hereby given that the Thirty-Seventh Annual General Meeting ("AGM") the Members of Kotak Mahindra Bank Limited ("Bank") will be Saturday, August 27, 2022 at 10:00 a.m. Indian Standard Time ("IST") through Video Conferencing ("VC") / Other Audio Visual Means ("OAVM"), in compliance with the provisions of the Companies Act, 2013 and Rules made thereunder read with General Circular No. 02/2022 dated 5th May, 2022, General Circular No.14/2020 dated 8th April, 2020, General Circular No. 17/2020 dated 13th April, 2020, General Circular No. 17/2020 dated 13th April, 2020, General Circular 20/2020 dated 5th May, 2020 and other relevant circulars issued by the Ministry of Corporate Affairs, Government of India.

The Notice of AGM and the Integrated Annual Report 2021-22, comprising the standalone and consolidated audited financial statements for the financial year ended 31st March, 2022, along with Directors' Report and Auditors' Report and other documents required to be annexed thereto, will be sent to the Member of the Bank, electronically, on their e-mail address registered with the Bank Registrar and Transfer Agent of the Bank / Depository Participant(s) ("**DPs**"). The Notice of AGM and the Integrated Annual Report 2021-22 will also be available or the website of the Bank at <u>www.kotak.com</u>, websites of the Stock Exchanges i.e. BSE Limited and National Stock Exchange of India Limited at <u>www.bseindia.com</u> and **www.nseindia.com**, respectively, and on the website of National Securities ory Limited ("NSDL"), the e-voting service providing agency appointed by he Bank, at https://www.evoting.nsdl.com

## Attending the AGM:

The Bank has availed services of NSDL, to provide the VC facility for conduct of the AGM. Members will be able to attend the AGM through VC / OAVM through the NSDL e-Voting system by following the steps mentioned under 'Instructions' for attending AGM through Video-Conferencing / Other Audio-Visual Means' in the notes to the notice of AGM.

## E-voting facility:

Members will be provided with a facility to cast their vote(s) on the business se out in the Notice of AGM through an electronic voting system ("e-voting"). The manner of voting, including voting remotely ("remote e-voting") by (i) individual Members holding equity shares of the Bank in demat mode, (ii) Members other than individuals holding equity shares of the Bank in demat mode, (iii) Member holding equity shares of the Bank in physical mode, and (iv) Members who have not registered their e-mail address, has been explained in instructions section of the notice of AGM. Members attending the AGM who have not cast their vote(s) by

#### remote e-voting will be able to cast vote(s), electronically, at the AGM. **Dividend related information:**

Mumbai, July 23, 2022

The Board of Directors of the Bank have recommended a dividence of ₹ 1.10 per equity share for the financial year ended March 31, 2022. Friday, August 12, 2022 has been fixed as the 'Record Date', for the purpose of determining the Members eligible to receive the aforesaid dividend. The dividend declared at the AGM, will be paid between Monday, August 29, 2022 and Friday, September 2, 2022 to those Members whose names appear on the Register of Members / Statement of beneficial owners to be received from the Depositories, as at the close of business hours on the Record Date.

PROCEDURE FOR (I) REGISTRATION OF E-MAIL ADDRESS FOR OBTAINING THE NOTICE OF AGM. INTEGRATED ANNUAL REPORT 2021-22 AND THE USER ID / PASSWORD FOR E-VOTING AND (II) UPDATION OF BANK ACCOUNT MANDATE FOR RECEIPT OF DIVIDEND:

Number and 11-digit IFSC), for updating bank accoun

Type of Holding	Procedure
Physical Holding	For registration of e-mail address and / or updation of Bank Account details, please send a written requese in Form ISR-1 (available at https://www.kotak.com/eninvestor-relations/investor-information/investor-info.html to the Registrar and Transfer Agent of the Bank i.e. Kfir Technologies Private Limited (Unit: Kotak Mahindra Bank Limited) at Selenium Tower B, Plot 31-32, Gachibowli Financial District, Nanakramguda, Hyderabad – 500 032 along with details of Folio Number, name of the member copy of the share certificate (front and back), PAN (self attested copy of PAN card), Aadhaar (self-attested copy of Aadhaar card). Additionally, please provide a self-attested copy of the cancelled cheque leaf bearing the name of the first holder / bank statement duly attested by the bank manager (along with the details of 9-digit MICR Code

Demat Holding Please contact your Depository Participant ("DP") and register your e-mail address and Bank Account details in your demat account, as per the process advised / forms made available by your DP.

Any person who acquires shares and becomes a member of the Bank after the e is sent through e-mail, may obtain the user ID and password for e-voting attending the AGM, by sending a request at <u>evoting@nsdl.co.in</u> However, if such person is already registered with NSDL for remote e-voting, then he/she may use your existing user ID and password for casting vote / attending AGM. If any member has forgotten the user ID and/or password, the same can be reset by available on <a href="https://www.evoting.nsdl.com">www.evoting.nsdl.com</a> or call on toll free no. 1800 1020 990 / 1800 22 44 30.

For KOTAK MAHINDRA BANK LIMITED

Avan Doomasia Company Secretary (FCS 3430)

# Na har spinning mills limited

Regd. Office: 373, Industrial Area 'A', Ludhiana-141003 CIN: L17115PB1980PLC004341, Ph. 0161-2600701, Fax: 0161-2222942 E-mail: secnsm@owmnahar.com, Website: www.owmnahar.com

EXTRACT OF STANDALONE UN-AUDITED FINANCIAL RESULTS FOR THE **QUARTER ENDED 30TH JUNE, 2022** 

	(\ III Lakiis)					
Sr.	Particulars	Quarter Ended			Year Ended	
No.		30.06.2022	31.03.2022	30.06.2021	31.03.2022	
		Un-audited	Audited	Un-audited	Audited	
1	Total Income from Operations	87262.95	99937.21	73952.91	360837.34	
2	Net Profit for the period (before Tax)	9700.24	14568.78	13379.51	67473.06	
3	Net Profit for the period (after Tax)	7225.24	10723.49	10033.51	50218.77	
4	Total Comprehensive Income/(Loss) for the	(454.55)	23976.94	12752.80	71255.39	
	period [Comprising Profit/(Loss) for the period					
	(after tax) and Other Comprehensive Income/					
	(Loss) (after tax)]					
5	Equity Share Capital (Face Value of ₹ 5/- each)	1803.27	1803.27	1803.27	1803.27	
6	Reserves (excluding revaluation reserves)	0.00	0.00	0.00	158251.11	
	as shown in the Audited Balance Sheet of					
	previous year)					
7	Earnings Per Share (Face Value of ₹ 5/- each)					
	Basic/Diluted (₹)	20.03	29.99	27.81	139.50	
NOTE	NOTES:					

- l. The Company is operating in single segment i.e. Textile, hence Segment Reporting under Ind As 108- (Operating Segment) is not applicable
- The above is an extract of the detailed format of Standalone Financial Results for the quarter ended 30th June, 2022 filed with the Stock Exchanges under Regulation 33 of SEBI (Listing and Other Disclosure Requirements) Regulations, 2015. The full format of Standalone Financial Results for the quarter ended 30th June, 2022 is available on the Stock Exchanges websites i.e. www.bseindia.com and www.nseindia.com and also on the website of the company www.owmnahar.com.
- These financial results have been reviewed by the Audit Committee and thereafter approved and taken on record by the Board of Director at their meeting held on 23rd July, 2022. These results have been subjected to Limited Review by the Statutory Auditors of the Company

For NAHAR SPINNING MILLS LIMITED

**JAWAHAR LAL OSWAL** (CHAIRMAN) (DIN: 00463866)

Place: Ludhiana

Dated: 23rd July, 2022

# STEEL EXCHANGE INDIA LTD

Regd. Office: Door No: 1-65/k/60, Abhis Hiranya, 1St Floor, Kavuri Hills, Hyderabad-500081

Phone: +91-40-2340 3725 Fax: +91-40-2341 3267

Web: www.seil.co.in E-mail: info@seil.co.in, CIN: L74100TG1999PLC031191

### Extracts of Unaudited Financial Results for the Quarter Ended 30.06.2022

S. No.	Particulars	Quarter ended 30.06.2022	Quarter ended 30.06.2021	Year Ended 31.3.2022			
1.	Total Income from Operations	36108.81	26313.88	111974.56			
2.	Net Profit / (Loss) for the period (before Tax, Exceptional and/or Extraordinary items #)	812.92	797.87	1448.34			
3.	Net Profit / (Loss) for the period before tax (after Exceptional and/or extraordinary items#)	812.92	797.87	1448.34			
4.	Net Profit / (Loss) for the period after tax (after Exceptional and/or extraordinary items#)	812.92	797.87	11648.04			
5.	Total Comprehensive Income for the period [Comprising Profit/ (Loss) for the period (after tax) and Other Comprehensive Income (After tax)]	812.92	797.87	11636.58			
6.	Paid up Equity Share Capital	8808.12	8808.12	8808.12			
7.	Reserves (excluding Revaluation Reserve)	20297.69	3128.55	19484.77			
8.	Securities Premium Account	12486.18	12486.18	12486.18			
9.	Net worth (As per Companies Act, 2013)	49920.04	34040.69	49107.12			
10	Paid up Debt Capital/ Outstanding Debt	30435.02	37599.19	30435.02			
11.	Outstanding Redeemable Preference Shares	1860.87	1860.87	1860.87			
12.	Debt Equity Ratio	0.67	1.10	0.68			
13	Earnings Per Share (of Rs 10/- each) (for continuing and discontinued operations) -						
1.	Basic:	0.92	1.02	13.42			
2.	Diluted:	0.91	1.02	13.34			
14.	Capital Redemption Reserve	55.04	55.04	55.04			
15.	Debenture Redemption Reserve			_			
16.	Debt Service Coverage Ratio	1.75	1.84	0.65			
17.	Interest Service Coverage Ratio	1.75	1.84	1.41			
Note: The above is an extract of the detailed format of Quarterly and yearly Financial Results filed with the Stock Exchanges under							

**vote:** The above is an extract of the detailed format of Quarterry and yearly Financial Results filed with the Stock Exchanges under Regulation 33 of the SEBI (Listing and Other Disclosure Requirements) Regulations. 2015.The full format of the Quarterly Financial Results is available on the Stock Exchange websites and on Company's website www.seil.co.in By order of the Board

for Steel Exchange India Limited

Date: 23.07.2022

Simhadri TMT 5

Managing Director Din: 00163676

Sd/-

# 🔀 APTUS Aptus Value Housing Finance India Ltd.

CIN: L65922TN2009PLC073881

Registered Office: No. 8B, Doshi Towers, 8th Floor, No: 205, Poonamallee High Road, Kilpauk, Chennai 600 010, Phone No: 044 45650000

Email:cs@aptusindia.com Website: www.aptusindia.com

### NOTICE OF THE 13TH ANNUAL GENERAL MEETING

Notice is hereby given that the 13th Annual General Meeting ("AGM") of the members of Aptus Value Housing Finance India Limited ("the Company") will be held through electronic mode [Video Conference ("VC") / Other Audio Visual Means ("OAVM")] without the physical presence of the members at a common venue on Friday, 19th August 2022 at 11:00 A.M. IST to transact the businesses, as set out in the Notice convening the AGM ("Notice") in compliance with the applicable provisions of the Companies Act, 2013 and the Rules made thereunder and the Securities and Exchange Board of India ("SEBI") (Listing Obligations and Disclosure Requirements) Regulations, 2015 read with General Circular No. 14/2020 dated April 08, 2020, Circular No. 17/2020 dated April 13, 2020, Circular No. 20/2020 dated May 05, 2020, Circular No. 02/2021 dated January 13, 2021, Circular No. 21/2021 dated December 14, 2021 and Circular No. No. 2/2021 dated May 05, 2022 issued by the Ministry of Corporate Affairs ("MCA Circulars") and SEBI Circular No. SEBI/HO/CFD/CMD1/CIR/P/2020/79 dated May 12, 2020, Circular No. SEBI/HO/CFD/CMD2/CIR/P/2021/11 dated January 15, 2021, Circular No. SEBI/HO/DDHS/DDHS\_Div2/P/CIR/2021/697 dated December 22, 2021 and Circular No. SEBI/HO/CFD/CMD2/CIR/P/2022/62 dated May 13, 2022 ("SEBI

Accordingly, in compliance with the MCA & SEBI circulars, Notice of AGM along with the Annual Report for FY 2021-22 will be sent only through electronic mode to those members whose e-mail addresses are registered with the Company / Depository Participants or Registrar & Share Transfer Agent viz. KFin Technologies Limited ("RTA") and will also be available on the Company's website i.e. www.aptusindia.com and the website of Stock Exchanges viz. BSE limited at www.bseindia.com and National Stock Exchange of India Limited at www.nseindia.com and on the website of RTA at https://evoting.kfintech.com

Members can attend and participate in the AGM only through VC / OAVM. The procedure and instruction for joining AGM through VC / OAVM will be provided in the Notice of the AGM. Members attending the meeting through VC / OAVM shall be counted for the purpose of reckoning quorum under Section 103 of the Companies Act, 2013. The members whose e-mail ids are not yet registered or updated are requested to register their e-mail address with the depository participants.

The Company is providing remote e-voting facility to all its members to cast their votes on all the resolutions which are set out in the Notice of the AGM. Members have the option to cast their vote on any resolutions using the remote e-voting facility or e-voting during the AGM. Detailed procedure for remote e-voting / e-voting during the AGM for all the members (including the members holding shares in physical form / whose email addresses are not registered with DPs/Company/RTA) will be provided in the Notice of the AGM

For Aptus Value Housing Finance India Limited

Sd/-Place: Chennai Sanin Panicker Date : July 25, 2022 Company Secretary & Compliance Officer

**PUBLIC NOTICE** 

General public is hereby informed that our client, M/s. Muthoot Finance Ltd. (GSTIN 32AABCT0343B1Z7), Registered Office: 2nd Floor, Muthoot Chambers, Banerii Road, Kochi-682018, Kerala, India, CIN: L65910KL1997PLC011300, Ph.: +91 484-2396478 2394712, Fax: +91 484-2396506, mails@muthootgroup.com, www.muthootfinance.com is conducting Auction of ornaments (NPA accounts for the period up to 02.07.2021 & Spurious/Low quality accounts for the period up to 31.12.2021), pledged in its fayour, by the defaulting Borrowers, as detailed hereunder. All those interested may participate First Auction Date: 03.08.2022

Jammu: MAL-3128, 3421, MBL-2557, MDL-1534, MHP-488, 638, 688, MOS-265, 317, MUL-3139, 3572, 3725, 3967, 6224, 6887 6917, 6928, 6934, 7074, 7135, 7182, 7208, 7212, 7229, 7260, 7282, 7296, 7297, 7333, 7338, 7360, 7398, 7400, 7408, 7436, 7459, 7461, 7470, 7478, 7483, 7484, 7506, 7507, 7511, 7521, 7528, 7534, 7535, 7543, **Jammu-Karan Market:** MAL-1687, 1738, 2632, 2706, 2927, 2957, 2967, 3022, 3072, 3083, 3142, MDL-1430, 1496, MUL-5086, 5300, 5796, 5940, 5973, 6062, 6886, 7671, 8169 8528, 8924, 9217, 9288, 9324, 9339, 9352, 9646, 9814, 10066, 10088, 10101, 10107, 10115, 10135, 10136, 10138, 10140, 10141 10186, 10193, 10195, 10208, 10210, 10212, 10215, 10218, 10239, 10272, 10279, 10308, 10311, 10342, 10343, 10350, 10368 10376, 10379, 10384, 10395, 10402, 10412, 10438, 10440, 10454, 10462, 10465, 10481, 10483, 10484, 10495, 10496, 10504 10514, 10517, 10520, 10523, 10524, **Jammu-Talab Tillo**: MAL-1248, 1292, 1905, 2406, 2422, 2485, 2625, 2720, 2754, 2758, 2775 MUL-880, 3689, 5247, 5753, 6338, 6560, 7252, 7326, 7507, 7540, 7550, 7678, 7981, 8340, 8645, 8768, 8812, 8854, 8919, 8944 9015. 9097. 9103. 9113. 9118. 9131. 9153. 9167. 9177. 9181. 9262. 9291. 9297. 9300. 9308. 9333. 9337. 9352. 9401. 9404. 9424 9426, 9429, 9447, 9452, 9455, Jammu-Satwari Chowk: MAL-2010, 2376, 2565, MHP-134, MSL-15332, MUL-3884, 4164, 4954 5961, 5962, 6521, 7606, 7915, 7983, 8040, 8043, 8081, 8146, 8172, 8188, 8204, 8221, 8236, 8251, 8270, 8274, 8302, 8303, 8324 8331, 8382, 8386, 8390, 8411, 8416, 8426, 8442, 8446, 8455, 8458, 8493, 8500, 8513, 8528, 8548, 8554, 8560, 8563, 8576, 8581 8586, 8597, 8602, 8636, 8642, 8645, 8654, 8659, 8661, 8712, 8732, **Jammu-Janipur:** MAL-1257, 1881, 2215, 3233, 3375, 3396 3467, 3484, 3499, 3599, 3622, 3698, 3701, MDL-911, MUL-4206, 6854, 7243, 7787, 8136, 8472, 9027, 9785, 10516, 11224, 11326, 11481, 11554, 11594, 11641, 11746, 11748, 11803, 11825, 11858, 11938, 12007, 12013, 12187, 12206, 12211, 12223, 12227, 12260 12308, 12322, 12327, 12330, 12334, 12347, 12363, 12393, 12402, 12407, 12415, 12424, 12428, 12431, 12442, 12460, 12509 12518, 12524, 12529, 12530, 12554, 12567, 12568, 12582, 12583, 12593, 12603, 12607, 12617, 12625, 12628, 12635, 12637 12648, 12661, 12687, 12692, 12698, 12711, 12716, 12721, 12734, Jammu-Shastri Nagar: MAL-1129, 1699, 1942, 2090, 2220 MHP-230, 239, MUL-3564, 3813, 5957, 6139, 6205, 6500, 6575, 6689, 6773, 6841, 6903, 6941, 6950, 6961, 7004, 7010, 7038, 7066, 7067, 7069, 7081, 7085, 7094, 7144, 7158, 7183, 7224, 7239, 7264, 7265, 7284, 7292, 7352, 7375, 7387, Jammu-Raj Tilak Road:MAL-2085, 2146, 2147, 2182, MDL-179, 368, MHL-65, MUL-1934, 3418, 5024, 5997, 6110, 6221, 6452, 6486, 6493, 6747, 6752, 6753, 6767, 6787, 6790, 6793, 6794, 6801, 6804, 6814, 6825, 6841, 6857, 6866, 6872, 6884, 6893, 6908, 6915, 6927, 6928, 6931 6933, 6941, 6949, 6978, 7001, 7003, 7013, 7017, 7021, 7025, 7027, 7028, 7029, 7030, 7037, 7038, 7040, 7047, 7052, 7067, 7072 7074, Jammu-R.S Pura: MAL-856, 2075, 2169, 2176, MDL-999, 1309, MUL-2073, 3035, 5949, 5979, 6488, 6519, 6548, 6654, 6685 6688, 6690, 6726, 6731, 6734, 6756, 6763, 6776, 6780, 6781, 6796, 6806, 6809, 6817, 6822, 6827, 6834, 6846, 6852, 6880, 6890 6893, 6910, 6912, 6923, 6929, 6931, 6932, RGL-246, 565, 822, 1070, 1132, 1313, 1316, 1443, 1452, 1498, 1500, 1538, 1549, 1582, 1604, 1672, 1688, 1748, 1749, 1776, 1840, 1841, 1862, 1915, 1959, 1982, 1983, 1989, 1990, 1991, 2010, 2013, 2023, 2029, 2097 2123, 2146, 2147, 2153, 2160, 2172, 2176, 2182, 2184, 2192, 2194, 2207, 2213, 2214, 2219, 2236, 2237, 2246, 2248, 2250, 2269 2278, 2286, 2335, 2357, 2369, 2379, **Akhnoor-(JK)**: MAL-861, 1045, MDL-489, MUL-1938, 2103, 2551, 2681, 2982, 2999, 3191 3192, 3247, 3384, 3393, 3410, 3425, 3431, 3436, 3476, 3516, 3524, 3530, 3552, 3569, 3582, 3598, 3599, 3610, 3631, 3638, 3642 3644, 3647, 3657, Bari Brahmana-(JK): MAL-336, 1068, 1196, 1334, 1351, MUL-2845, 3535, 4090, 4219, 4447, 4787, 4797, 4830 5394, 5421, 5539, 5598, 5616, 5637, 5642, 5654, 5661, 5697, 5716, 5729, 5745, 5750, 5762, 5774, 5809, 5822, 5857, 5861, 5941 5950, 5974, 5991, 6001, 6004, 6009, 6014, 6018, 6042, 6063, 6068, 6092, 6113, 6120, 6127, 6139, 6146, 6150, 6151, 6157, 6172 6174, 6191, 6192, 6194, 6221, 6230, 6236, 6261, 6266, 6274, 6282, 6293, 6299, 6325, Bantalab-Jammu: MAL-277, 319, MDL-309 MUL-1726, 1767, 1863, 1942, 1962, 2103, 2105, 2132, 2133, 2138, 2148, 2161, 2165, 2178, 2197, 2198, 2216, 2221, 2222, 2265 2281, 2303, 2310, 2311, 2316, 2357, 2369, 2380, 2397, Rehari-(JK): MAL-258, MUL-1634, 1752, 1755, 1808, 1817, 1832, 1833, 1841, 1881, 1882, 1898, 1913, 1932, 1937, 1947, 1952, 1955, 1966, 1968, 1974, 1975, 1987, 1993, 1995, 2003, 2011, 2013, 2014 2017, 2018, 2024, 2026, 2031, 2035, 2051, 2055, 2061, 2068, 2070, Channihimmat-(JK): MHP-72, MUL-598, 655, 743, 770, 800 Spurious & Low Quality: Jammu-Karan Market: MUL-9316, Bantalab-Jammu: MUL-2278

Second Auction Date: 04.08.2022, Auction Centre: Premises No. A-309 & A-311, Second Floor, Karan Market Complex

The auctions in respect of the loan accounts shown under the branch head will be conducted at the respective branches.

However, please note that in case the auction does not get completed on the given date(s), then in that event the auction in respec thereto shall be conducted/continued on Second Auction date at given auction centre, and further in case the said ornaments are still not successfully auctioned on these dates then such auction shall be continued on subsequent days thereafter, at this same venue. No further notices shall be issued in this respect.

Kohli & Sobti, Advocates, A 59A, First Floor, Lajpat Nagar-II, New Delhi - 110024

Note: Customers can release their pledged ornaments before the scheduled auction date, against payment of dues of our client. Customer can also contact Email ID: auctiondelhi@muthootgroup.com or Call at 7834886464, 7994452461.

# Nahar POLY FILMS LIMITED Na na P capital and Financial Services Ltd.

Regd. Office: 376, Industrial Area 'A', Ludhiana-141003 CIN: L17115PB1988PLC008820 Ph. 0161-2600701, Fax: 0161-2222942 Email: secnel@owmnahar.com, Website: www.owmnahar.com

EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER ENDED 30TH JUNE, 2022

/∌ in Iakhs)

					(* III Lakiis
Sr.					
No.	No.		Quarter Ended		
		30.06.2022 Un-audited	31.03.2022 Audited	30.06.2021 Un-audited	31.03.2022 Audited
1	Total income from operations (net)	22492.98	17564.61	10583.68	49533.35
2	Net Profit for the period (before tax)	3244.59	4288.84	2083.36	11634.26
3	Net Profit for the period (after tax)	2429.82	3215.59	1518.09	8768.11
4	Total Comprehensive Income/(Loss) for the	-9204.40	5369.28	9579.07	35454.05
	period [Comprising Profit/(Loss) for the period				
	(after tax) and Other Comprehensive Income/				
	(Loss) (after tax)]				
5	Equity Share Capital (Face Value of ₹ 5/- each)	1229.40	1229.40	1229.40	1229.40
6	Reserves (excluding Revaluation Reserve) as	-	-	-	61960.21
	shown in the Audited Balance Sheet of				
	previous year				
7	Earnings Per Share (Face Value of ₹ 5/- each)				
	Basic/Diluted (₹)	9.88	13.08	6.17	35.66

## NOTES

Basic/Diluted (₹)

Dated: 23rd July, 2022

Place: Ludhiana

The Company is Operating in Single Segment i.e. BOPP Films. Hence, Segment Reporting as Required under Ind AS 108-(Operating Segment) is not applicable

The above is an extract of the detailed format of Financial Results for the quarter ended 30th June 2022 filed with the stock Exchanges under Regulation 33 of the SEBI (Listing Obligations and Disclosure Regulations) Regulations, 2015. The full format of Standalone and consolidated Financial Results for the quarter ended 30th June, 2022 are available on the Stock Exchange  $web sites \ i.e.\ www.nsein dia.com\ and\ www.bsein dia.com\ and\ also\ available\ on\ Company's\ web site\ i.e.\ www.owmnahar.com.$ 

The above financial results have been reviewed by the Audit Committee and thereafter approved and taken on record by the Board of Directors at their meeting held on 23rd July,2022. These results have been reviewed by the Statutory Auditors of the Company.

Consolidated financial results are as under: (₹ in Lakhs) Year Ended Quarter Ended **Particulars** 30.06.2022 31.03.2022 30.06.2021 31.03.2022 Un-audited **Un-audited Audited** Audited Total Income from operations (net) 22492.98 17564.61 10583.68 49335.00 Profit before tax 3248 32 4294.39 2336.32 12637.21 Net profit after tax 2433.55 3221.14 1771.05 9771.06 Total Comprehensive Income/(Loss) -8434.54 5119.87 10609.79 39135.17 Earnings Per Share (Face Value of ₹ 5/- each)

9.90

13.10

For NAHAR POLY FILMS LTD. Sd/

7.20

39.74

JAWAHAR LAL OSWAL (CHAIRMAN) DIN: 00463866

# Email: secncfs@owmnahar.com, Website: www.owmnahar.com **EXTRACT OF STANDALONE AND CONSOLIDATED UN-AUDITED FINANCIAL RESULTS**

CIN: L45202PB2006PLC029968 Ph. 0161-2600701, Fax: 0161-2222942

Regd. Office: 375, Industrial Area 'A', Ludhiana-141003

FOR THE QUARTER ENDED 30TH JUNE, 2022

			,		(₹ in Lakhs
Sr.	Particulars	STANDALONE			
No.			Quarter Ended		Year Ended
		30.06.2022 Un-audited	31.03.2022 Audited	30.06.2021 Un-audited	31.03.2022 Audited
1	Total income from operations (net)	59.99	286.61	1060.72	4988.51
2	Net Profit/(Loss) for the period (before tax)	(159.91)	50.26	787.23	4096.75
3	Net Profit for the period (after tax)	9.46	14.09	640.71	3042.75
4	Total Comprehensive Income/(Loss) for the	1949.96	(631.71)	2610.67	9826.19
	period [Comprising Profit/(Loss) for the period				
	(after tax) and Other Comprehensive Income/				
	(Loss) (after tax)]				
5	Equity Share Capital (Face Value of ₹ 5/- each)	837.31	837.31	837.31	837.31
6	Reserves (excluding Revaluation Reserve) as	-	-	-	79550.14
	shown in the Audited Balance Sheet of				
	previous year)				
7	Earnings Per Share (Face Value of ₹ 5/- each)				
	Basic/Diluted (₹)	0.06	0.08	3.83	18.17
NOTI	S:				

1. The above is an extract of the detailed format of Financial Results alongwith Segment Reporting for the quarter ended 30th June, 2022 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Un-audited Financial Results alongwith Segment Reporting for the quarter ended 30th June, 2022 are available on the Stock Exchange websites i.e. www.nseindia.com and www.bseindia.com and also available on Company's website i.e. www.owmnahar.com.

These financial results have been reviewed by the Audit Committee and thereafter approved and taken on record by the Board of Directors at their meeting held on 23rd July, 2022. These results have been subjected to Limited Review by Statutory Auditors of the Company.

. Consolidated financial results are as under:

(₹ in Lakhs **Quarter Ended** Year Ended Sr. Particulars 30.06.2022 31.03.2022 30.06.2021 31.03.2022 **Un-audited Un-audited** Total Income from operations (net) 59 99 286 61 1060 72 4316 50 Profit before tax 4311.43 6538.31 6081.88 30552.47 Net profit after tax 5307 42 4133.35 5831 82 22646 45 Total Comprehensive Income/(Loss) (1.954.44) 10557.10 12997.84 52089.37 Earnings Per Share (Face Value of ₹ 5/- each) 31.69 24.68 34.83 135.23 Basic/Diluted (₹)

> For NAHAR CAPITAL AND FINANCIAL SERVICES LTD. **JAWAHAR LAL OSWAL**

(CHAIRMAN) DIN: 00463866

Place: Ludhiana

Dated: 23rd July, 2022



1 Pm Hea 3 587 Hea, 581

ਲੈ ਗਏ। ਨ੍ਹ ਦਿੱਤੀ। ਸਿਆ ਕਿ ਬਦਮਾਸ਼ਾਂ ਸੀ।

# 🗿 ਨਾਹਰ ਪੋਲੀ ਫਿਲਮਜ਼ ਲਿਮਟਿਡ

🎎 ਰਜਿ. ਦਫ਼ਤਰ : 376, ਇੰਡਸਟ੍ਰੀਅਲ ਏਰੀਆ 'ਏ', ਲੁਧਿਆਣਾ-141003 🥫

CIN: L17115PB1988PLC008820 डेंत : 0161-2600701, दैवम : 0161-2222942 ਈ-ਮੇਲ : secnel@owmnahar.com, ਵੈੱਬਸਾਈਟ :www.owmnahar.com ×

ਮਿਤੀ 30 ਜੂਨ, 2022 ਨੂੰ ਖ਼ਤਮ ਹੋਈ ਤਿਮਾਹੀ ਵਾਸਤੇ ਸਟੈਂਡਅਲੋਨ ਅਤੇ ਕੰਸੋਲੀਡੇਟਿਡ ਅਣ-ਆਡਿਟਿਡ ਵਿੱਤੀ ਨਤੀਜਿਆਂ ਦਾ ਸਾਰ

ਲੜੀ	हेतदे	(ਰ. ਲੱਖਾਂ 'ਚ) ਸਟੈਂਡਅਲੋਨ				
8.		ਖ਼ਤਮ ਹੋਈ ਤਿਮਾਹੀ			ਖ਼ਤਮ ਹੋਇਆ ਸਾਲ	
		30.06.2022 ਅਣ-ਆਡਿਟਿਡ	31.03.2022 ਆਡਿਟਿਡ	30.06.2021 ਅਣ-ਆਡਿਟਿਡ	31.03.2022 ਆਡਿਟਿਡ	
1	ਸੰਚਾਲਨਾਂ ਤੋਂ ਕੁੱਲ ਆਮਦਨ (ਸ਼ੁੱਧ)	22492.98	17504.61	10583.68	49533.35	
2	ਅਰਸੇ ਲਈ ਸ਼ੁੱਧ ਲਾਭ (ਟੈਕਸ ਤੋਂ ਪਹਿਲਾਂ)	3244.59	4288.84	2083.36	11634.26	
3	ਅਰਸੇ ਲਈ.ਸ਼ੁੱਭ ਲਾਭ (ਟੈਕਸ ਤੋਂ ਬਾਅਦ)	2429.82	3215.59	1518.09	8768.11	
4	ਅਰਸੇ ਲਈ ਵੱਲ ਸੰਖੇਪ ਆਮਦਨ/(ਹਾਨੀ) [ਅਰਸੇ ਲਈ ਲਾਭ/(ਹਾਨੀ) ਸ਼ਾਮਿਲ] (ਟੈਕਸ ਤੋਂ ਬਾਅਦ) ਅਤੇ ਹੋਰ ਸੰਖੇਪ ਆਮਦਨ/(ਹਾਨੀ) (ਟੈਕਸ ਤੋਂ ਬਾਅਦ)	-9204.40	5369.28	9579.07	35454.05	
	ਇਕੁਇਟੀ ਸ਼ੰਅਰ ਕੈਪੀਟਲ (₹ 5/- ਹਰੇਕ ਦੀ ਫੇਸ ਵੈਲਿਊ	1229.40	1229.40	1229.40	1229.40	
	ਰਾਖਵੇਂ (ਮੁੜ ਮੁਲਾਕਣ ਰਾਥਵਾਂ ਨੂੰ ਛੱਡ ਕੇ) (ਪਿਛਲੇ ਸਾਲ ਦੀ ਆਡਿਟਿਡ ਬਕਾਇਆ ਸ਼ੀਟ ਵਿੱਚ ਦਰਸਾਏ ਅਨੁਸਾਰ)			-	61960.21	
7	ਪ੍ਰਤੀ ਸ਼ੌਅਰ ਆਮਦਨੀਆ (₹ 5/- ਹਰੇਕ ਦੀ ਫੇਸ ਵੈਲਿਊ) ਬੇਸਿਕ / ਡਿਲਿਊਟਿਡ (ਰੁਪਏ)	9.88	13.08	6.17	35.66	

ਸਥਾਨ : ਲਧਿਆਣਾ

ਮਿਤੀ : 23 ਜੁਲਾਈ, 2022

ਕੰਪਨੀ ਸਿੰਗਲ ਸੈਗਮੈਂਟ ਅਰਥਾਤ ਬੀਓਪੀਪੀ ਫਿਲਮਜ਼ ਵਿੱਚ ਸੰਚਾਲਿਤ ਹੈ। ਇਸ ਲਈ ਆਈਐਨਡੀ ਏਐਸ 108 (ਓਪਰੇਟਿੰਗ ਸੈਗਮੈਂਟ) ਅਧੀਨ ਲੱਤੀਦੇ ਅਨੁਸਾਰ ਸੰਗਮੈਂਟ ਰਿਪੋਰਟਿੰਗ ਲਾਗੂ ਯੋਗ ਨਹੀਂ ਹੈ।

ਉਕਤ ਐਸਈਬੀਆਈ (ਲਿਸਟਿੰਗ ਓਬਲੀਗੇਸ਼ਨ ਅਤੇ ਡਿਸਕਲੋਜ਼ਰ ਰਿਕੁਆਇਰਮੈਂਟਸ) ਰੈਗੁਲੇਸ਼ਨਜ਼, 2015 ਦੇ ਰੈਗੁਲੇਸ਼ਨ 33 ਦੇ ਅਧੀਨ ਸਟਾਕ ਐਕਸਚੇਜਾਂ ਕੋਲ ਭਰੇ ਗਏ ਮਿਤੀ 30 ਜੂਨ, 2022 ਨੂੰ ਖ਼ਤਮ ਹੋਈ ਤਿਮਾਹੀ ਲਈ ਸਟੈਂਡਅਲੋਨ ਵਿੱਤੀ ਨਤੀਜਿਆਂ ਦੇ ਵਿਸਥਾਰਿਤ ਫਾਰਮੈਂਟ ਦਾ ਇੱਕ ਸਾਰ ਹੈ। ਮਿਤੀ 30 ਜੂਨ, 2022 ਨੂੰ ਖ਼ਤਮ ਹੋਈ ਤਿਮਾਹੀ ਲਈ ਸਟੈਂਡਅਲੋਨ ਵਿੱਤੀ ਨਤੀਜਿਆਂ ਦਾ ਪੂਰਾ ਫਾਰਮੈਟ ਸਟਾਕ ਐਕਸਚੇਂਜ ਦੀਆਂ ਵੈੱਬਸਾਈਟਾਂ ਅਰਥਾਤ www.bseindia.com ਅਤੇ www.nseindia.com ਅਤੇ ਕੰਪਨੀ ਦੀ ਵੈੱਬਸਾਈਟ www.owmnahar.com ਉੱਪਰ ਉਪਲਬੱਧ ਹੈ।

ਉਪਰੋਕਤ ਨਤੀਜਿਆ ਦਾ ਆਡਿਟ ਕਮੇਟੀ ਦੁਆਰਾ ਰੀਵਿਊ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਬੋਰਡ ਦੀ ਮਿਤੀ 23 ਜੁਲਾਈ, 2022 ਨੂੰ ਹੋਈ ਮੀਟਿੰਗ ਵਿੱਚ ਬੋਰਡ ਦੁਆਰਾ ਪ੍ਰਵਾਨ ਕੀਤਾ ਗਿਆ ਅਤੇ ਰਿਕਾਰਡ 'ਤੇ ਚਾੜਿਆ ਗਿਆ। ਇਹ ਨਤੀਜੇ ਕੰਪਨੀ ਦੇ ਵਿਧਾਨਿਕ ਆਡਿਟਰਜ਼ ਵੱਲੋਂ ਆਡਿਟ ਕੀਤੇ ਗਏ ਹਨ।

ਕੰਸੋਲੀਡੇਟਿਡ ਵਿੱਤੀ ਨਤੀਜੇ ਹੇਠ ਲਿਖੇ ਅਨੁਸਾਰ ਹਨ :

ਲੜੀ ਨੰ.		ਖ਼ਤਮ ਹੋਈ ਤਿਮਾਹੀ			ਖ਼ਤਮ ਹੋਇਆ ਸਾਲ	
		30.06.2022 ਅਣ-ਆਡਿਟਿਡ	31.03.2022 ਆਡਿਟਿਡ	30.06.2021 ਅਣ-ਆਡਿਟਿਡ	31.03.2022 ਆਡਿਟਿਡ	
1	ਸੰਚਾਲਨਾ ਤੋਂ ਕੁੱਲ ਆਮਦਨ (ਸ਼ੁੱਧ)	22492.98	17564.61	10583.68	49335.00	
2	ਟੈਕਸ ਤੋਂ ਪਹਿਲਾਂ ਲਾਭ	3248.32	4294.39	2336.32	12637.21	
3	ਟੈਕਸ ਤੋਂ ਬਾਅਦ ਸ਼ੁੱਧ ਲਾਭ	2433.55	3221.14	1771.05	9771.06	
4	ਭੱਲ ਸੰਖੇਪ ਆਮਦਨ/(ਹਾਨੀ)	-8434.54	5119.87	10609.79	39135.17	
5	ਪ੍ਰਤੀ ਸ਼ੇਅਰ ਕਮਾਈਆਂ (ਰ. 5/- ਹਰੇਕ ਦੀ ਫੌਸ ਵੈਲਿਊ) ਬੇਸਿਕ/ਡਿਲਿਊਟਿਡ (ਰ.)	9.90	13.10	. 7.20	39.74	

ਵਾਸਤੇ ਨਾਹਰ ਪੋਲੀ ਫਿਲਮਜ਼ ਲਿਮਟਿਡ

ਸਹੀ/-

ਜਵਾਹਰ ਲਾਲ ਓਸਵਾਲ (ਚੇਅਰਮੈਨ)

(ਡੀਆਈਐਨ : 00463866

(Admission Coordinator) Dr. Dinesh Gupta - 88377-40145

Civil Engineering: B. Tech. (Civil Engineering), M. Tech. (Civil Engineering) (Geotechnical Engineering) Computer Science & Engineering: B. Tech. (Computer Science & Engineering), M. Tech. (Computer Science & Engineering), Barrier Science & Engineering & of Computer Application's (BCA)

Electrical Engineering: B.Tech. (Electrical Engineering), M.Tech. (Electrical Engineering) (Power Systems & Renewable Energy) Electronics & Communication Engineering: - B.Tech. (Electronics & Communication Engineering), B.Tech. (Artificial Intelligence

Machine Learning), M.Tech. (Electronics & Communication Engineering) (Wireless Communications)

Mechanical Engineering: B. Tech. (Mechanical Engineering), M. Tech. (Mechanical Engineering) (Manufacturing Engineering & Automatical Engineering) Food Science & Technology: B.Sc. (Honours) Food Technology, M.Sc. (Food Technology), M.Sc. (Clinical Research)

Chemical Sciences: B.Sc. (Honours) Chemistry, M.Sc. (Chemistry), M.Sc. (Environmental Science)

Physical Sciences: B.Sc. (Honours) Physics, M.Sc. (Physics)

Mathematical Sciences: B.Sc. (Non-Medical), B.Sc. (Honours) Mathematics, M.Sc. (Mathematics)

10. Journalism and Mass Communication: B.A. (Journalism and Mass Communication), M.A. (Journalism and Mass Communication)

11. Management: Bachelor of Business Administration (BBA), Bachelor of Hotel Management & Catering Technology (BHMCT), Mast Business Administration (MBA), Master of Commerce (M.Com.) Five years Integrated Course (FYIC), Master of Business Administra (MBA) Five years Integrated Course (FYIC) AMRITSAR CAMPUS

(Admission Coordinator) Dr. Vikramjeet Singh - 70091-36439, Mr. Tarun Kanodia - 70873-64656

B.Tech. (Computer Science & Engineering), B.Tech. (Mechanical Engineering), M.Tech. (Computer Science & Engineering), Bachelor of Computer Applications(BCA)

### HOSHIARPUR CAMPUS

(Admission Coordinator) Dr. Kulwinder Singh Parmar - 94658-84824

B.Tech. (Civil Engineering), B.Tech. (Computer Science & Engineering), B.Tech. (Mechanical Engineering), Bachelor of Computer Applications (BCA)

### MOHALI CAMPUS - I

(Admission Coordinator) Dr. Neeraj Mohan - 94633-83753 B. Tech. (Computer Science & Engineering)

# MOHALI CAMPUS - II

(Admission Coordinator) Dr. Gurkirpal Singh - 83604-53299, Dr. Damandeep Kaur - 98154-79817

B. Tech ( Civil Engineering), B. Architecture, M. Architecture. (Architecture Education & Research), B. Planning, M. Planning

### SALIENT FEATURES

- A State Government University

MOUs with Foreign Universities

Economical Fee Structure

State-of-the-art academic and research infrastructure

State-of-the art Auditorium

- Wi-Fi campus with leased line Internet facility

- Newly constructed Hostels

State-of-the-art sports facilities

Central Library as Knowledge Resource Center

- Market Leader since 1997 as first State Technical

University of Punjab

- Modern Cafeteria

- Transportation facilities with good connectivity

- Online Student Support to approx. 1.5 lakhs students

- Technology based Transparent Examination System

- Thrust on quality education with academic rigor

- All Ph.D faculty with great experience in their respective domains.

- Effectual Placement Cell with good placement record.

### UNIVERSITY AFFILIATED/AUTONOMOUS COLLEGES

- Apart from above mentioned Campuses, University has 200+ Affiliated / Autonomous Colleges in State of Punjab, offering 150+AICTE PCI, COA & UGC approved Under Graduate (UG) & Post Graduate (PG) Programmes in different streams.
- For details about the list of Affiliated / Autonomous Colleges and the respective Admission Coordinators please visit University Website www.ptu.ac.in.

#### IMPORTANT INFORMATION

- The Pre-registration is open now. For Pre-registration please visit at University website www.ptu.ac.in
- Lateral entry Seats are available in the courses as per AICTE/Punjab Govt./IKGPTU Norms

Post Matric Scholarship available for SC/ST students as per Punjab Govt. Norms

Tuition Fee Waiver (TFW) seats are available for economical weaker students of Punjab as per AICTE/ Department of Technical Education (DTE)/IKGPTU Norms.

For more details and latest updates keep visiting the University website www.ptu.ac.in

For queries related to Regular Admissions:- Landline: Ph : 01822-282512, 282536-37 M : 9478098012, 7589401150 Email: admissioncell@ptu.ac.in | Website: www.ptu.ac.in

Any corrigendum/Addendum to the Admission Notice will be issued, if required, as per rules & Regulations of the University

Advt/2022/06/06 Registrar